

ANSWER KEYS

ਅਣਡਿੱਠਾ ਪੈਰ੍ਹਾ

ਕਿਤਾਬਾਂ ਮਨੁੱਖ ਦੀਆਂ ਸਭ ਤੋਂ ਵਧੀਆ ਸਾਥੀਆਂ ਹੁੰਦੀਆਂ ਹਨ। ਜਦੋਂ ਕੋਈ ਸਾਡਾ ਸਾਥ ਨਹੀਂ ਦਿੰਦਾ, ਤਦ ਵੀ ਕਿਤਾਬ ਕਦੇ ਸਾਨੂੰ ਅਕੇਲਾ ਨਹੀਂ ਛੱਡਦੀ। ਕਿਤਾਬ ਪੜ੍ਹਨ ਨਾਲ ਗਿਆਨ ਵਧਦਾ ਹੈ, ਭਾਸ਼ਾ ਸੁਧਰਦੀ ਹੈ ਅਤੇ ਵਿਚਾਰ ਸ਼ਕਤੀ ਮਜ਼ਬੂਤ ਹੁੰਦੀ ਹੈ। ਕਿਤਾਬਾਂ ਸਾਨੂੰ ਸੱਚਾਈ, ਇਨਸਾਫ਼, ਮਿਹਨਤ, ਦਇਆ, ਸਹਿਯੋਗ ਅਤੇ ਇਮਾਨਦਾਰੀ ਵਰਗੀਆਂ ਨੈਤਿਕ ਕਦਰਾਂ ਸਿੱਖਾਉਂਦੀਆਂ ਹਨ। ਇਹ ਸਾਨੂੰ ਹੋਰਾਂ ਦੀ ਇੱਜ਼ਤ ਕਰਨਾ, ਸਹਾਇਤਾ ਕਰਨਾ ਅਤੇ ਚੰਗਾ ਇਨਸਾਨ ਬਣਨਾ ਸਿਖਾਉਂਦੀਆਂ ਹਨ। ਇਸ ਲਈ ਸਾਨੂੰ ਕਿਤਾਬਾਂ ਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਗਿਆਨਵਾਨ ਤੇ ਸੁਭਾਵਿਕ ਬਣ ਸਕੀਏ।

1. ਕਿਤਾਬਾਂ ਮਨੁੱਖ ਦੀਆਂ ਕਿਹੜੀਆਂ ਸਾਥੀਆਂ ਹੁੰਦੀਆਂ ਹਨ?

- a) ਖਰਾਬ
- b) ਵਕਤੀ
- c) ਸਭ ਤੋਂ ਵਧੀਆ ☒
- d) ਅਜੀਬ

2. ਕਿਤਾਬ ਪੜ੍ਹਨ ਨਾਲ ਕੀ ਸੁਧਰਦਾ ਹੈ?

- a) ਮਨੋਰੰਜਨ
- b) ਆਵਾਜ਼
- c) ਭਾਸ਼ਾ ☒
- d) ਨੀਂਦ

3. ਕਿਤਾਬਾਂ ਸਾਨੂੰ ਕਿਹੜੀਆਂ ਚੰਗੀਆਂ ਗੱਲਾਂ ਸਿੱਖਾਉਂਦੀਆਂ ਹਨ?

- a) ਝੂਠ ਤੇ ਚਾਲਾਕੀ
- b) ਸੱਚਾਈ ਤੇ ਦਇਆ ☒
- c) ਕਾਹਲੀ
- d) ਲੜਾਈ

ਡਿੱਠਾ ਪੈਰ੍ਹਾ

ਲਾ ਕੇ ਦਿਲ ਹੁਣ ਕਰੇ ਪੜ੍ਹਾਈ,
ਪੜ੍ਹਨ ਵਾਲੇ ਦੀ ਹੋਵੇ ਚੜ੍ਹਾਈ।
ਧਿਆਨ ਖਾਣ ਦਾ ਰੱਖੇ ਖਾਸ,
ਰੋਗ ਨ ਆਵਣ ਦੇਣਾ ਪਾਸ।
ਵਰਜਿਸ਼ ਕਰਨਾ ਰੱਖਿਓ ਯਾਦ,
ਦੁੱਧ ਪਨੀਰ ਫਲ ਉਸ ਤੋਂ ਬਾਅਦ।

ਪ੍ਰ:-ਉਪਰੋਕਤ ਸਤਰਾਂ ਕਿਸ ਕਵਿਤਾ ਵਿੱਚੋਂ ਲਈਆਂ ਗਈਆਂ ਹਨ?

ਉ:-ਇਮਤਿਹਾਨ

ਪ੍ਰ:-ਕਿਸ ਦੀ ਚੜ੍ਹਾਈ ਹੁੰਦੀ ਹੈ?

ਉ:-ਪੜ੍ਹਨ ਵਾਲੇ ਦੀ

ਪ੍ਰ:- ਪੈਰ੍ਹੇ ਵਿੱਚ ਆਏ ਕੋਈ ਦੇ ਦੁੱਤ ਅੱਖਰ ਲਿਖੇ?

ਉ:-ਚੜ੍ਹਾਈ, ਪੜ੍ਹਾਈ

ਵਿਆਕਰਨ:-

ਕਥਨ (A):

ਵਿਸ਼ਰਾਮ ਚਿੰਨਾਂ ਤੋਂ ਬਿਨਾਂ ਵਾਕ ਪੜ੍ਹਨ ਵਾਲੇ ਨੂੰ ਸਮਝ ਨਹੀਂ ਆਉਂਦੀ।

ਕਾਰਨ (R):

ਕਿਉਂਕਿ ਵਿਸ਼ਰਾਮ ਚਿੰਨ ਵਾਕ ਵਿੱਚ ਠਹਿਰਾਅ, ਭਾਵ ਅਤੇ ਢੰਗ ਨੂੰ ਸਪਸ਼ਟ ਕਰਦੇ ਹਨ।

a) ਕਥਨ ਅਤੇ ਕਾਰਨ ਦੋਵੇਂ ਸਹੀ ਹਨ ਅਤੇ ਕਾਰਨ, ਕਥਨ ਦੀ ਸਹੀ ਵਿਆਖਿਆ ਕਰਦਾ ਹੈ। ☒

b) ਕਥਨ ਸਹੀ ਹੈ ਪਰ ਕਾਰਨ ਗਲਤ ਹੈ।

c) ਕਥਨ ਗਲਤ ਹੈ ਪਰ ਕਾਰਨ ਸਹੀ ਹੈ।

d) ਕਥਨ ਅਤੇ ਕਾਰਨ ਦੋਵੇਂ ਗਲਤ ਹਨ।

ਮਛੇਰਾ ਸਮੁੰਦਰ ਵਿਚ ਜਾਲ ਵਿਛਾ ਰਿਹਾ ਸੀ। ਲਕੀਰੇ ਸ਼ਬਦ ਦਾ ਸਹੀ ਇਸਤਰੀ ਲਿੰਗ ਲਿਖੋ।

ੳ) ਮਛੀਰਨ ਅ) ਮਛੇਰਨ ☒ ਏ) ਮਛੇਰੀ

ਸਾਨੂੰ ਰੱਬ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਲਕੀਰੇ ਸ਼ਬਦ ਦਾ ਸਹੀ ਸਮਾਨਾਰਥਕ ਸ਼ਬਦ ਲਿਖੋ?

ੳ) ਧੰਨਵਾਦ ☒ ਅ) ਅਕਿਰਤਾਪਣ ਏ) ਨਾਸ਼ੁਕਰਾ

ਸਾਨੂੰ ਪ੍ਰਸ਼ਨ ਪੁੱਛਣ ਲੱਗੇ ਸੰਗਣਾ ਨਹੀਂ ਚਾਹੀਦਾ। ਲਕੀਰੇ ਸ਼ਬਦ ਦਾ ਸਹੀ ਵਿਰੋਧੀ ਸ਼ਬਦ ਚੁਣੋ?

ੳ) ਉੱਤਰ ☒ ਅ) ਜਵਾਬ ਏ) ਗਲਤ

ਝੀਲ ਸੁੱਕ ਗਈ ਹੈ। ਵਾਕ ਦਾ ਸਹੀ ਵਚਨ ਚੁਣੋ:-

ੳ)ਛੀਲਾ ਅ)ਝੀਲਾਂ ☒ ਏ)ਝੀਲਾ

ਪੰਜਾਬੀ ਹਮੇਸ਼ਾ ਉਤਸ਼ਾਹ ਵਿੱਚ ਰਹਿੰਦੇ ਹਨ। ਸਹੀ ਮੁਹਾਵਰਾ ਚੁਣੋ?

ੳ)ਚੜ੍ਹਦੀ ਕਲਾ ਵਿੱਚ ਰਹਿਣਾ ☒ ਅ) ਉੱਘ ਸੁੱਘ ਨਾ ਮਿਲਣਾ

ਏ)ਆਪਣੇ ਪੈਰੀ ਆਪ ਕੁਹਾੜੀ ਮਾਰਨਾ

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:-

ਪ੍ਰ:-ਸਵੇਰ ਦੀ ਸੈਰ ਨੂੰ ਸਿਹਤ ਲਈ ਵਰਦਾਨ ਕਿਵੇਂ ਮੰਨਿਆ ਜਾਂਦਾ ਹੈ?

ਉ:-1. ਤਾਜ਼ੀ ਹਵਾ ਮਿਲਦੀ ਹੈ: ਸਵੇਰ ਦੀ ਹਵਾ ਸਾਫ਼ ਅਤੇ ਤਾਜ਼ਗੀ ਭਰੀ ਹੁੰਦੀ ਹੈ, ਜੋ ਸਰੀਰ ਲਈ ਚੰਗੀ ਹੈ।

2. ਸਰੀਰ ਤੰਦਰੁਸਤ ਬਣਦਾ ਹੈ: ਸਵੇਰ ਦੀ ਹਲਕੀ ਫੁਲਕੀ ਕਸਰਤ ਨਾਲ ਸਰੀਰ ਮਜ਼ਬੂਤ ਹੁੰਦਾ ਹੈ।

3. ਦਿਮਾਗ ਸਾਫ਼ ਹੁੰਦਾ ਹੈ: ਸਵੇਰ ਸੈਰ ਨਾਲ ਮਨ ਹਲਕਾ ਅਤੇ ਖੁਸ਼ ਰਹਿੰਦਾ ਹੈ।

4. ਰੋਜ਼ਾਨਾ ਰੁਟੀਨ ਬਣਦੀ ਹੈ: ਸਵੇਰ ਦੀ ਸੈਰ ਨਾਲ ਸਿਹਤਮੰਦ ਆਦਤ ਬਣਦੀ ਹੈ।

ਪ੍ਰ:-ਇਮਤਿਹਾਨ ਦੇ ਦਿਨਾਂ ਵਿੱਚ ਚੰਗੇ ਵਿਦਿਆਰਥੀ ਕੀ ਕਰਦੇ ਹਨ?

ਉ:-ਦਿਲ ਲਗਾ ਕੇ ਪੜ੍ਹਾਈ।

ਪ੍ਰ:-ਬੱਦਲ ਖੇਤਾਂ ਨੂੰ ਹਰਾ-ਭਰਾ ਬਣਾਉਂਦਾ ਹੈ। ਇਸ ਨਾਲ ਪ੍ਰਕਿਰਤੀ ਪ੍ਰਤੀ ਬੱਦਲ ਦਾ ਪਿਆਰ ਦਿਖਾਈ ਦਿੰਦਾ ਹੈ।

ਅਸੀਂ ਪ੍ਰਕਿਰਤੀ ਲਈ ਕੀ ਕਰਨਾ ਚਾਹੀਦਾ ਹੈ?

ਉ:-ਦਰੱਖਤ ਨਾ ਕੱਟੀਏ, ਲਗਾਈਏ। ਪਾਣੀ ਬਰਬਾਦ ਨਾ ਕਰੇ। ਕੁਦਰਤ ਨੂੰ ਗੰਦਾ ਨਾ ਕਰੇ। ਹਵਾ, ਪਾਣੀ ਤੇ ਧਰਤੀ ਸਾਫ਼ ਰੱਖੇ।